

Vision

ਇੱਕ ਭਾਈਚਾਰਾ ਜਿੱਥੇ ਹਰ ਆਵਾਜ਼ ਮਾਅਨੇ ਰੱਖਦੀ ਹੈ, ਜਿੱਥੇ ਪ੍ਰਤਿਭਾ ਅਤੇ ਸਿਰਜਣਾਤਮਕਤਾ ਨੂੰ ਜੀਵਨ ਵਿੱਚ ਲਿਆਂਦਾ ਜਾਂਦਾ ਹੈ, ਜਿੱਥੇ ਵਿਦਿਆਰਥੀ ਆਤਮ-ਵਿਸ਼ਵਾਸ ਵਿੱਚ ਵਾਧਾ ਕਰਦੇ ਹਨ, ਲਚਕਦਾਰਤਾ ਦਾ ਨਿਰਮਾਣ ਕਰਦੇ ਹਨ ਅਤੇ ਆਪਣੀ ਬਾਕੀ ਬਚਦੀ ਜ਼ਿੰਦਗੀ ਵਾਸਤੇ ਤਿਆਰ ਹੁੰਦੇ ਹਨ।

ਮੁੱਲ

- ਆਦਰ-ਭਰਪੂਰ ਬਣੋ – ਲੋਕਾਂ, ਜਾਇਦਾਦ ਅਤੇ ਵਾਤਾਵਰਣ ਨਾਲ ਹਮੇਸ਼ਾਂ ਦਿਆਲਤਾ ਅਤੇ ਵਿਚਾਰ ਨਾਲ ਵਿਵਹਾਰ ਕਰੋ।
- ਅਭਿਲਾਸ਼ੀ ਬਣੋ – ਜਦ ਵੀ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਵਾਸਤੇ ਪੁੱਛੋ ਅਤੇ ਸਭ ਤੋਂ ਵਧੀਆ ਬਣਨ ਲਈ ਅਣਥੱਕ ਕੋਸ਼ਿਸ਼ ਕਰੋ ਜੋ ਤੁਸੀਂ ਬਣ ਸਕਦੇ ਹੋ।
- ਭਰੋਸੇਯੋਗ ਬਣੋ – ਉਹੀ ਕਰੋ ਜੋ ਤੁਹਾਨੂੰ ਕਿਹਾ ਜਾਂਦਾ ਹੈ ਅਤੇ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰੋ।
- ਲਚਕਦਾਰ ਬਣੋ – ਤੁਹਾਡੀਆਂ ਰੋਜ਼ਾਨਾ ਚੁਣੌਤੀਆਂ ਤੁਹਾਨੂੰ ਵਧਣ ਅਤੇ ਭਵਿੱਖ ਵਾਸਤੇ ਤਿਆਰੀ ਕਰਨ ਵਿੱਚ ਮਦਦ ਕਰ ਰਹੀਆਂ ਹਨ।

ਮਿਸ਼ਨ

ਅਸੀਂ ਨਿਮਨਲਿਖਤ ਦੁਆਰਾ ਸਾਡੇ ਸੁਪਨੇ ਨੂੰ ਹਾਸਲ ਕਰਨ ਦਾ ਟੀਚਾ ਰੱਖਦੇ ਹਾਂ:

- ਜੀਵਨ ਭਰ ਦੀ ਸਿੱਖਿਆ ਦਾ ਵਿਕਾਸ ਅਤੇ ਅਦਾਇਗੀ ਕਰਕੇ ਵਿਦਿਆਰਥੀਆਂ ਨੂੰ ਆਮ ਨਾਲੋਂ ਉੱਪਰ ਚੁੱਕਣਾ ਜੋ ਜੀਵਨ ਨੂੰ ਬਦਲ ਦਿੰਦੀ ਹੈ
- ਇਹ ਯਕੀਨੀ ਬਣਾਉਣਾ ਕਿ ਹਰ ਵਿਅਕਤੀ ਬਹੁਮੁੱਲਾ, ਸਲਾਮਤ ਅਤੇ ਖੁਸ਼ ਮਹਿਸੂਸ ਕਰਦਾ ਹੈ
- ਵਿਦਿਆਰਥੀਆਂ ਨੂੰ ਆਪਣੇ ਆਪ 'ਤੇ ਮਾਣ ਮਹਿਸੂਸ ਕਰਨ, ਅਤੇ ਹੋਰਨਾਂ ਦੀ ਸਫਲਤਾ ਦਾ ਜਸ਼ਨ ਮਨਾਉਣ ਦੇ ਯੋਗ ਬਣਾਉਣਾ
- ਪਰਸਪਰ ਆਦਰ ਦੇ ਇੱਕ ਅਜਿਹੇ ਸੱਭਿਆਚਾਰ ਨੂੰ ਉਤਸ਼ਾਹਤ ਕਰਨਾ ਜਿੱਥੇ ਹਰ ਕਿਸੇ ਨਾਲ ਸਕੂਲੀ ਭਾਈਚਾਰੇ ਦੇ ਇੱਕ ਮੁੱਲਵਾਨ ਮੈਂਬਰ ਵਜੋਂ ਵਿਵਹਾਰ ਕੀਤਾ ਜਾਂਦਾ ਹੈ
- ਉਸਾਰੂ ਸੰਚਾਰ ਨੂੰ ਉਤਸ਼ਾਹਤ ਕਰਨਾ ਤਾਂ ਜੋ ਸ਼ਬਦ ਅਤੇ ਕਾਰਵਾਈਆਂ ਵਿਚਾਰਸ਼ੀਲ, ਸਹਾਇਤਾਕਾਰੀ ਅਤੇ ਪ੍ਰੇਰਨਾਦਾਇਕ ਹੋਣ
- ਮਾਪਿਆਂ ਅਤੇ ਸੰਭਾਲ ਕਰਤਾਵਾਂ ਨੂੰ ਸਕੂਲ ਦੇ ਜੀਵਨ ਦੇ ਕੇਂਦਰ ਵਿੱਚ ਰੱਖਣਾ
- ਬੇਹੱਦ ਸਮਰਪਿਤ ਅਤੇ ਚੰਗੀ ਤਰ੍ਹਾਂ ਯੋਗਤਾ ਪ੍ਰਾਪਤ ਅਮਲੇ ਦਾ ਹੋਣਾ ਜੋ ਨਿਰੰਤਰ ਪੇਸ਼ੇਵਰਾਨਾ ਵਿਕਾਸ ਪ੍ਰਤੀ ਦ੍ਰਿੜ ਸੰਕਲਪ ਹੈ
- ਸਕੂਲੀ ਜੀਵਨ ਦੇ ਸਾਰੇ ਪੱਖਾਂ ਦੇ ਅੰਦਰ ਨਿਰੰਤਰ ਸੁਧਾਰ ਦੇ ਸਿਧਾਂਤ ਨੂੰ ਅਪਣਾਉਣਾ

ਬਰਾਬਰਤਾ



SWR
VISION AND VALUES
A community where every voice counts, where talent and creativity are brought to life, where students grow in confidence, build resilience and are prepared for the rest of their lives.

WE ARE RESPECTFUL

We always treat people, property and the environment with kindness and consideration



WE ARE AMBITIOUS

We ask for help when we need it and strive to be the best we can be

WE ARE RELIABLE

We do what is asked of us and deliver on our commitments



WE ARE RESILIENT

We prepare for the future and adapt and grow from challenges

Empowering Everyone to Achieve

ਸਰ ਵਿਲੀਅਮ ਰੈਮਸੇ ਇੱਕ ਸੰਮਲਿਤ ਅਤੇ ਵਿਭਿੰਨ ਭਾਈਚਾਰਾ ਹੈ।

ਸਰ ਵਿਲੀਅਮ ਰੈਮਸੇ ਸਕੂਲ ਨਸਲੀ ਮੂਲ, ਧਰਮ, ਜਿਨਸੀ ਝੁਕਾਓ, ਲਿੰਗ, ਅਪੰਗਤਾ ਜਾਂ ਯੋਗਤਾ ਦੇ ਆਧਾਰ 'ਤੇ ਗੈਰ-ਕਨੂੰਨੀ ਭੇਦਭਾਵ ਦੀਆਂ ਸਾਰੀਆਂ ਕਿਸਮਾਂ ਨੂੰ ਖਤਮ ਕਰਨ ਲਈ ਕੰਮ ਕਰਦਾ ਹੈ।

ਇਹ ਹੇਠ ਲਿਖੇ ਸਿਧਾਂਤਾਂ ਨੂੰ ਪ੍ਰਾਪਤ ਕੀਤਾ ਜਾਂਦਾ ਹੈ:

- ਇਹ ਯਕੀਨੀ ਬਣਾਓ ਕਿ ਵਿਦਿਆਰਥੀਆਂ ਕੋਲ ਸਕੂਲੀ ਜੀਵਨ ਦੇ ਸਾਰੇ ਖੇਤਰਾਂ ਵਿੱਚ ਆਪਣੀ ਸੰਭਾਵਨਾ ਤੱਕ ਪਹੁੰਚਣ ਦਾ ਮੌਕਾ ਹੋਵੇ
- ਇਹ ਯਕੀਨੀ ਬਣਾਉਣਾ ਕਿ ਮਾਪੇ ਅਤੇ ਵਿਦਿਆਰਥੀ ਪੱਖਪਾਤ ਅਤੇ ਰੁੜੀਵਾਦ ਤੋਂ ਮੁਕਤ ਚੋਣਾਂ ਕਰ ਸਕਦੇ ਹਨ
- ਕਿਸੇ ਵੀ ਕਿਸਮ ਦੇ ਨਸਲਵਾਦ, ਲਿੰਗਵਾਦ, ਅਪੰਗਤਾ ਭੇਦਭਾਵ, ਹੋਮੋਫੋਬੀਆ ਜਾਂ ਭੇਦਭਾਵ ਦੀ ਕਿਸੇ ਹੋਰ ਕਿਸਮ ਦਾ ਵਿਰੋਧ ਕਰਨਾ
- ਹਰੇਕ ਵਿਦਿਆਰਥੀ ਦੇ ਭਾਸ਼ਾ ਅਤੇ ਸੱਭਿਆਚਾਰਕ ਪਿਛੋਕੜ ਨੂੰ ਅਹਿਮੀਅਤ ਦੇਣਾ